

## **Adinath Textiles Limited**

Regd. Office & Works: Village Bholapur, P.O. Sahabana, Chandigarh Road, Ludhiana - 141 123 India

CIN: L17115PB1979PLC003910

Tel #: 0161-2685270 Mob. #: 98761-00948

E-mail: atl@shreyansgroup.com website: www.adinathtextiles.com

14.11.2025

ATL/SCY/2025-26/110

**To BSE LIMITED**Phiroze Jeejeebhoy Towers,
Dalal Street, Mumbai 400 001

### **SUBJECT: NEWSPAPER PUBLICATION- FINANCIAL RESULTS**

Dear Sir/Madam,

Please find enclosed herewith newspaper cuttings of Un-audited Financial Results for the Quarter and Half Year ended 30<sup>th</sup> September 2025, published in today's Financial Express (English) and Nawanzamana (Punjabi) Newspapers.

Thanking you,

### FOR ADINATH TEXTILES LIMITED

HARPREET KAUR
COMPANY SECRETARY
ACS 49237
Enclosed as above



(Prospect No IL10557527)

Mr. Parduman Mr. Naresh

Kumar Mrs. Parmjeet Kaur

Prince Bike Lamination

Mr. Ranjeet Singh

Mrs. Sukhpreet Kaur

(Prospect No IL10503523)

Mrs. Seemi Mr. Joginder

Pal Seemi Karyana Store

(Prospect No

L10530217)

Mrs. Krishana Devi

Mr. Raj Kumar Krishana

Devi Dairy Raj Kumar Cement Ring Manufacture

(Prospect No IL10540625)

Mr. Rajvir S/o. Patram Mr.

Rakesh Slo. Rajbir Mrs.

Banto Devi D/O Hari

Singh W/O Rajvir Bala Ji Electric WorksRajvir Dairy

(Prospect No IL10668543)

Mrs. Saroj Devi Mr. Gulab

Singh Saroj Milk Dairy

L10656917)

Mr. Deepak Mrs. Neelam

Deepak Kirana Shop.

(Prospect No

L10724826)

Mr. Gurcharan Singh Mr. Sukha Singh Mrs.

Baby Rani (Prospect No IL10760058)

Seven Thousand Sox

Sixty Thousand Six

fundred Seventy Only)

Prospect No IL10569309)

**FINANCIAL EXPRESS** 

DEMAND NOTICE Under Section 13(2) of the Securitisation And Reconstruction of Financial Assets And Enforcement of Security Interest Act, 2002 (the said Act.) read with Rule 3(1) of the Security Interest (Enforcement) Rules, 2002 (the said Rules). In exercise of powers conferred under Section 13(12) of the said Act read with Rule 3 of the said Rules, the Authorised Officer of IIFL Home Finance Ltd. (IIFL HFL) (Formerly known as India Infoline Housing Finance Ltd.) has issued Demand Notices under section 13(2) of the said Act, calling upon the Borrower(s), to

repay the amount mentioned in the respective Demand Notice(s) issued to them. In connection with above, notice is hereby given, once again, to the Borrower(s) to pay within 60 days from the publication of this notice, the amounts indicated herein below, together with fur ther interest from the date(s) of Demand Notice till the date of payment. The detail of the Borrower(s), amount due as on date of Demand Notice and security offered towards repayment of loan amount are as under: Demand Notice Date & Description of the Secured Asset (Immovable Property) Name of the Borrower (s)/ Guarantor (s) All that piece and parcel of the property being: Property out of knewat no. 37, Khaton 03-Nov-25, Rs.885641/- no. 44 comprised in khasra no. 48(4-17) and Khewat no. 38, khatoni no. 44 khasra Mr. Suresh Kumar Mrs. no. 67(6-2) situated in vill Bhalag, Teh Kalayat, Distt Kalthat, Haryana. India. 136117 Bimal Devi Suresh Kuma (Rupees Eight Lakh

Eighty Five Thousand Six Area Admeasuring (In Sq. Ft.): Property Type: Land Area, Built Up Area Hundred Forty One Only) Carpet Area Property Area: 1647.00, 2035.00, 1628.00 Milk Dairy (Prospect No IL10662333) All That Piece And Parcel Of The Property Being: Plot/House Lgd ld No Mr. Bhopal Singh Rs. 400442 941- (Rupees 9109050120, Vill. Rangruti Khera, Assandh, Karnal, Harvana-132039 Area Mrs. Kamlesh Bhopal Dairy Farm (Prospect No IL10371762) Four Lakh Four Hundred Admeasuring (In Sq. Ft.): Property Type: Land\_Area, Built\_Up\_Area Property Area. 470.00, 430.00 03-Nov-25, Rs.227065/- All That Piece And Parcel Of The Property Being: Property In Knewat No.787, Khata Mr. Rajesh Mrs. Tapasi

(Rupees Two Lakh

No. 1016, Mu. No. 150, Kila No. 18, Village Julana, Tehsil Julana, District Jind,
Twenty Seven Thousand

Haryaria-126101 Area Admeasuring (In Sq. Ft.): Property Type: Land\_Area,
Sixty Five Only)

Built\_Up\_Area Property Area: 468.00, 426.00 03-Nov-25, Rs.310422/- All That Piece And Parcel Of The Property Being: Plot/House U.I.D No 058924554M3000RR137A, Vill. Majra Rohera, Kaithal, Haryana-136044 Area housand Four Hundred Admeasuring (In Sq. Ft.): Property Type: Land\_Area, Built\_Up\_Area Property Area

246.00, 246.00 Twenty Two Only) 03-Nov-25, Rs.322155/- All That Piece And Parcel Of The Property Being: Plot/House Uid No. (Rupees Three Lakh 58122wb2s2000r00650, Village Dhalour, Bilaspur, Yamuna Nagar, Haryana-135001 Area Admeasuring (In Sq. Ft.): Property Type: Land Area, Built\_Up\_Area Property One Hundred Fifty Five) Area: 487.00, 454.00

03-Nov-25, Rs.427679/-All That Piece And Parcel Of The Property Being: Plot/House Uid No. 582210012 tupees Four Lakh Twenty Village Baloli, District Yamunanagar, Haryana-135101 Area Admeasuring (In Sq. Ft.)

roperty Type: Land Area, Built Up Area Property Area: 1231.00, 797.00 Hundred Seventy Nine ) 03-Nov-25, Rs.360670/- All That Piece And Parcel Of The Property Being: Plot/House Uld No. 606090085 (Rupees Three Lakh Property Id 60609ww0s1000r0085a, Village Burj Bhangu, Sirsa, Haryana-125077 Area Admeasuring (In Sq. Ft.): Property Type: Land\_Area, Built\_Up\_Area Property Area: 1481.00, 1224.00

03-Nov-25, Rs.153387/- All That Piece And Parcel Of The Property Being: Plot/House Lgd kt No.605950011 Rupees One Laich Fifty Uld No. 60595nh0m1s01r0011a,Situated At Lai Dora Of Village Anandgarh, Tehsi Kalanwali And District Sirsa Haryana India, 125078 Area Admeasuring (In Sq. Ft.); Property Type: Land\_Area, Built\_Up\_Area,Carpet\_Area Property Area: 1225.00, 963.00,770.00 Three Thousand Three Hundred Eighty Seven

03-Nov-25, Rs.348509/- All That Piece And Parcel Of The Property Being: Plot/House Lgd Id 600810209 Uid (Rupees Three Lakh No. 60081ss1m2s30r0209a; VIII. Bighana, Tehsil Alewa, Jind, Haryana-126102 Area Forty Eight Thousand Admeasuring (in Sq. Ft.): Property Type: Land\_Area, Built\_Up\_Area Property Area Five Hundred Nine Only) 522.00, 800.00

03-Nov-25, Rs.342133J- All That Piece And Parcel Of The Property Being: Property in Knewat No. 358 Rupees Three Lakh Forty | Khatoni No. 374 , Khasra No.61//14/4, Vill. Daroli Khera Uchana, Jind. Haryana Two Thousand One 126115 Area Admeasuring (In Sq. Ft.): Property Type: Land Area, Built Up Area Hundred Thirty Three Only) Property Area: 816.00, 796.00

03-Nov-25, Rs.333266/-(Rupees Three Laith Thirty Vill. Kherisarafli, Assandh, Kamal, Haryana-132039 Area Admeasuring (In Sq. Ft.) Property Type: Land\_Area, Built\_Up\_Area Property Area: 1276.00, 900.00 Hundred Sixty Six Only) 15-Oct-25, Rs.1111170/- All That Piece And Parcel Of The Property Being: Flat No.1108, Tower-T8, Type-B2

Mr. Rajender Kumar Aagman Society, Phase-2, Opp.Imt, Sec-70, Faridabad, Haryana-121004 Area Admeasuring (In Sq. Ft.): Property Type: Saleable\_Area, Carpet\_Area Property Mrs. Poonam (Rupees Eleven Lakh (Prospect No Eleven Thousand One Hundred Seventy Only) Area: 644.00, 544.00 IL10199104) the said Borrowers fail to make payment to IIFL HFL as aforesaid. IIFL HFL may proceed against the above secured assets under Section 13(4) of the said Act, and the applicable Rules, entirely at the risks, costs and consequences of the Borrowers. For, further details please

contact to Authorised Officer at Branch Office: Karnal - SCO - 408, GF, Mugal Canal, Karnal, Haryana - 132001/ 1176/3 First Floor, Opposite Nawai Cinema, GT Road, Panipat - 132103 or Corporate Office: IIFL Tower, Plot No. 98, Udyog Vihar, Ph-IV Gurgaon, Haryana Place: Haryana, Date: 14-11-2025 Sd/- Authorised Officer, For IIFL Home Finance Ltd.

# Classifieds

## **PERSONAL**

I, Jasbir Singh Rana S/o Hari Singh Rana R/o Plot no-8/20, Flat-HG4, Ved Niketan Apartment, Rajendra Nagar, Ghaziabad have changed my name to Jasbir Rana.

0071001399-1

I,Phalwan Singh Dalal,Son of, Nafa Singh, R/O-RZH-324, gali no.6,raj nagr-II,palamcolony,delhi-110077,have changed my name from Phalwan Singh Dalal to Phalwan Singh, vide-Affidavit No. SUBIN-DLDL82790309432729746850X dtd.10/11/2025, at Delhi.

0040821726-10

I,Neetu Sonika,w/o-Harpal Singh,R/o S-34,First Floor,Left Side, S-Block, Param Puri, Uttam Nagar, New Delhi-110059, have changed my name to Neetu permanently. 0040821699-7

I.Neena Devi,W/o-Late Sh.Surender Dev Kanwar, R/o-RZ 9-10/275, Geeta Anjali-Park, West-Sagarpur, New-Delhi-110046, have changed my name to Neena Devi Kanwar and my true and correct, Date. of. Birth is-25/10/1946.

0040821699-12

I,Lal Mati W/O Khushi Ram Garg, R/O Flat No A-6/43, First Floor, Sector-16, Rohini, Delhi-110089.have Change my Name Lal Mani For all future Purpose.

0040821699-11

I,Km. Anjali Vashishtha w/o Deepak R/o L-30, Shastri Nagar, Delhi-110052 have changed my name to Anjali permanently.

I, Harsh s/o Gurnam Singh, R/o

0040821699-9

House No-12, Parwana Road, Baldev Park, Krishna Nagar, Delhi-110051,have changed my name to Harsh Singh permanently. 0040821699-8

I, Hamshida W/o Anis R/o 16/394, Mohalla Gadariyan, Baraut, UP have changed my name to Hamashida.

> 0071001101-1 मोहित मल्होत्रा (मो. नं.: 9211421957)

# **PUBLIC NOTICE**

PUBLIC NOTICE It is for general information that I, SIKANDER ALI. S/O Late MUNSHI MIYA, R/O RZ-35/350, GALI NO - 14, JAGDAMBA VIHAR, WEST SAGAR PUR, NEW DELHI - 110046 declare that name of my father has been wrongly written as MUNSHI MIYA in my Passport, Aadhar Card, Pan Card and MUNSHI MIAN in my Driving License No. - DL09 20039190172.

> MUNSHI, which may be amended SIKANDER ALI

My client Ganga Prasad S/o Chhathu

clients will not be held responsible of his all

type of acts. Ravi Prakash (Advocate)

Appts., Mayur Vihar-I, Delhi-110091

PUBLIC NOTICE

My client sh. Bhagwan Sahay S/o Sh.

PUBLIC NOTICE

The actual name of my father is Late

0071001103-1

0040821699-10

I,Anil Kumar,S/O-Khushi Ram

Garg,R/O Flat No A-6/43,First

Floor, Sector-16, Rohini, Delhi-

I, Mohammad Nazir S/o

name to Nazir Ahmed.

Bassiruruddin R/o Tyodhi

Baghpat UP have changed my

PUBLIC NOTICE

publication of this notice, failing which, it shall be

846, 847, दिल्ली-59) के संबंध में यह

पर्वजनिक संचना दी जाती है कि पदि किर

पवित या संस्था के पास इस संपत्ति से संबंधि

कोई भी मूल दस्तावेज अथवा गिरवी रखे हार

गगज़ात हों, तो वह इस सूचना के प्रकाशन की

रिय से 15 (पंड्रह) दिनों के भीतर नीचे दिए ग

र्थपर्क पर सुचित करें। 15 दिनों के पश्चात किसें

भी प्रकार की देनदारी या दावा स्वीकार नहीं

अधिवकता कुसूम कश्यप

Purpose.

110089.have Change my Name

Anil Kumar Garg For all future

LOST & FOUND Mahto and Kavita W/o Ganga Prasad, R/o F-259, T-Huts, Kamla Nehru Camp, Kirti I Col MB THIMAIAH lost my Nagar, New Delhi-110015, have severed their relation from their son Laxman S/o graduation certificate issued Ganga Prasad, R/o F-259, T-huts, Kamla by JNU in the year 1998 for BA Nehru Camp, Kirti Nagar, New Delhi-15, with college registration disowned & debarred him due to misconduct number 3613 and enrollment and misbehavior, from all moveable and number ACC/72/05 the finder immovable properties, and shall not be responsible for their acts, deeds & things may please contact done by Laxman, in past, present and 9759984888 0130058379-1 future. Anyone who deals with him shall be doing at their own cost and risks & my above

Public at large are hereby informed that my client Sh. Rakesh Jain C/o Sh. J.P. Jain R/o C-40. T/F. Ch.No.749, Dwarka Courts, Delhi-110075. Housing Society, South Extension, Andrewsgans, South Delhi, AND Entire Third Floor, along with PUBLIC NOTICE servant quarter heving and one car parking in etill floor, ama 200 sq. yds. Part of Property No. C.-40, Situated at Housing Society, NDSE Part-1, New Defhi, above said Property is owned by 1. Mrs. Raim Jain & 2. Sh. Rakesh Jain vide Sale Deed Date 13.10.2021 Duty Regd. Doc. No. 5121, seecuted by 1. Mrs. Kiran Sawtney & 2. Sh. Viresh Kumar Sawtney, And Original Sale Deed Date 19.0.2006. It is for information of general public that my client Shri Ajay Kumar Singh son of Ganauri Singh resident of House no. S-425, First Floor right side, School Block, Shakarpur, Delhi-110092, have Date 19:06:2008, Duly regd: as Doc. No. 9473, Vol. No. 8573, Page No. 01 to 18 in SRO-V, New Dethi, executed by 1. Sh. Sanjeev Kohti & 2. Sh. Sendeep Kohti in favour of Sh. Tejinder Singh; this disowned his son namely Shri Rohit Kumar Singh and he shall have no right Document has been lost somewhere for that Sh. Rakesh Jain have Filed e-FIR vide Application or concern with me or any of my moveable and immoveable properties A.R.No. 3345214/2025 on Date 12.11.2025 at Delhi Police, and it is not traceable, if any Person Found the same. Kindly return it at the address In future he shall not be held liable and responsible for the acts and deeds of mentioned below and Any person, who has got, rights: inferest, tide, claim, encumbrances. said Shri Rohit Kumar Singh. harges of any nature whatsoever in respect of the Tarun Babbar (Advocate) 84, Manu above said Property or any part thereof, can send their objections with their documentary evidence at below address within 7 days from the date of

presumed that the said Property in entirely is free from all such claims, interest, charges, umbrances etc. Sahil Virmani (Advocate)

Ramii Lal Río B-122. Gali No.4, Prem Add.: G-721. Karkerdooma Court, Delhi Mob: 8829535407, 9543394303, 01143045407. Nagar-2, Kirari Suleman Nagar, North West Delhi-110086 has severed his relation with his son Mr. Naresh due to सार्वजनिक सूचना his bad habits. My above named client मुवक्किल श्री मोहित मत्होता पुत्र स्व. disown and debarred his above named मेश कमार मल्होजा. निवासी C-44, ब्लॉक-( son alongwith his wife and his children भानंद विहार, उत्तम नगर, डी. के. मोहन गार्डन from all his movable as well as खसरा नं. ८४६, ८४७, दिल्ली-५९ हैं। मेरे मुवब्कित ने उबत प्लॉट, जो कि कुल 200 गज immovable property/assets. Neither his aforesaid son nor his wife or his children ग है, उसमें 1/4 भाग (50 गंक) का हिस्स वामित रूप में लिया था तथा शेष 150 गंज क shall have any rights, interest or share in the movable or immovable property/ हिस्सा मेरे मुवक्किल ने अन्य सभी वारिसों से कय कर लिया है। वर्तमान में मेरे मुबक्किल उक assets of my above named client. सम्पत्ति के सम्पूर्ण भाग पर कब्जाधारी है। उक्त Anybody dealing with my above named प्लॉट की जनरल पावर ऑफ अटॉर्नी. एग्रीमेंट ट son will do so at his/her/their own risk and responsibilities and my clients will श्रीमती मोतिया रानी पत्नी श्री रवेल सिंह द्वार not be responsible for any act, deed or देनांक 08/06/1987 को नोटरी पब्लिक dealing done by his son i.e. Mr. Naresh. Tarun Verma, Advocate Enrl. No. D/4175/2010 नुप्रमाणित (Attested) कराए गए थे, उनवे ल दस्तावेज एवं इस प्लॉट की बैक चेन गुम ई है, जो कि खोजने पर भी नहीं मिल रही है भतः उका संपत्ति (C-44, क्लॉक-C, आनंद विहार, उत्तम नगर, डी. के मोहन गार्डन, खसरा 'IMPORTANT''

Whilst care is taken prior to acceptance of advertising copy, it is not possible to verify its contents. The Indian Express (P) Limited cannot be held responsible for such contents, nor for any loss or damage incurred as a result of transactions with companies, associations or individuals advertising in its newspapers or Publications. We therefore recommend that readers make necessary inquiries before sending any monies or entering into any agreements with advertisers or otherwise acting on an advertisement in any

manner whatsoever.

Particulars

Total Income

Other Equity

and/or Extraordinary Items)

and/or Extraordinary Items)

and/or Extraordinary Items)

Hh HINDULA HOUSING FINANCE

HINDUJA HOUSING FINANCE LIMITED
Corporate Office: No. 167-169, 2nd Floor, Anna Salai, Saidapet, Chennai-600015.
Branch Offices: First Floor, Old, Grand Trunk Rd, Sham Nagar, Karnal, Haryana 132001. Email: auction@hindujahousingfinance.com

CRM: SANJEEV - 9034326375 • CLM: ANKIT KUMAR- 9991112298 • ALM: Deepak Goyal - 9878812888 NOTICE OF SALE THROUGH PRIVATE TREATY SALE OF IMMOVABLE ASSETS CHARGED TO HHFL UNDER THE SECURITISATION AND RECONSTRUCTION OF FINANCIAL ASSETS AND ENFORCEMENT OF SECURITY INTEREST ACT 2002 (SARFAESI ACT).

The undersigned as Authorized Officer of HHFL has taken over possession of the scheduled property us/

13(4) of the SARFAESI Act. Public at large is informed that the secured property as mentioned in the

Schedule are available for sale through Private Treaty, as per the terms agreeable to HHFL for the ealisation of it's dues on "AS IS WHERE IS BASIS" and "AS IS WHAT IS BASIS". Standard terms 8 conditions for sale of property through Private Treaty are as under: 1. Sale through Private Treaty will be on "AS IS WHERE IS BASIS" and "AS IS WHAT IS BASIS". 2. The purchaser will be required to deposit 25% of the sale consideration on the next working day of receipt of HHFL's acceptance of offer for purchase of property and the remaining amount within 15 days thereafter. 3. The purchaser has to deposit 10% of the offered amount along with application which will be adjusted against 25% of the deposit to be made as per clause (2) above. 4. Failure to remit the amount as required under clause (2) above will cause forfeiture of amount already paid including 10% of the amount paid along with application. **5.** In case of nonacceptance of offer of purchase by the HHFL, the amount of 10% paid along with the application will be refunded without any interest. 6. The property is being sold with all the existing and future encumbrances whether known or unknown to HHFL. The Authorized Officer / Secured Creditor shall not be responsible in any way for any third-party claims / rights / dues. 7. The purchaser should conduct due diligence on all aspects related to the property (under sale through private treaty) to his satisfaction. The purchaser shall not be entitled to make any claim against the Authorized Officer / Secured Creditor in this regard at a later date. 8. HHFL reserves the right to reject any offer of purchase without assigning any reason. 9. In case of more than one offer, HHFL will accept the highest offer. 10. The interested parties may contact the Authorized Officer for further details / clarifications and for submitting their application. 11. The purchaser has to bear all stamp duty, registration fee, and other expenses, taxes, duties in respect of purchase of the property. 12. Sale shall be in accordance with the provisions of SARFAESI Act / Rules. 13. AND WHEREAS to bear all stamp duty, registration fee, and other expenses, taxes, duties in respect of purchase of the the Authorized Officer of the Secured Creditor - Hinduja Housing Finance Limited has decided to dispose off the said secured asset. This notice of sale is published today that the secured asset detailed below will be sold on or after 02/12/2025 at Hinduja Housing Finance Limited, Branch Office First Floor, Old, Grand Trunk Rd, Sham Nagar, Karnal, Haryana 132001. **SCHEDULE Description of the Properties (Secured Asset)** 

All the Parts and Parcels of Property measuring 73 Sq. Yds. i.e. 1 Biswa 9 biswansi Being 73/36100 Share out of 36 Bigha 2 biswa comprised in Khewat No. 193, Khatoni No. 277, Kitte 12, situated at Shivaji Colony, Tehsil and District Karnal, Haryana, India. Mortgaged by way of Sale Deed Vasika No. 2502 dated 17.06.2022, registered in the office of Sub-Registrar, Karnal and Mutation No. 71768 entered. Boundaries (as per Sale Deed): North – 36 feet property of other owner; South – 37 feet gali; East – 18 feet property of other owner and West – 18 feet gali

1. Mr. Parveen S/O Sh. Madan Pal (Borrower) 2. Ms. Anjali w/o Sh. Parveen (Co-borrower) LAN NO.- HR/KRN/KARN/A000000364.

Reserve Price: Rs. 9,50,000/- (Nine lakh Fifty Thousand Only)

Date: 14-11-2025, Place: Karnal Authorised Officer, Hinduja Housing Finance Limited

Can Fin Homes Ltd

CAN FIN HOMES LTD. SCO 87, 1ST FLOOR SEC 47 D, CHANDIGARH, 160047 EMAIL ID: CHANDIGARH@CANFINHOMES.COM, Mob: 7625079132, TELEPHONE NO 0172-2632925, CIN: L85110KA1987PLC008699

**DEMAND NOTICE** 

Under Section 13(2) of "The Securitisation and Reconstruction of Financial Assets and Enforcement of Security Interest Act, 2002 (No. 54 of 2002)"

1. All Legal Heirs of Late. KANHAIYA LAL S/O CHHAIDA LAL (Co-Borrower) House No. D-102, Gali No. 1, Mukund Vihar, Karawal Nagar North East, Delhi, 110094

2. MRS. GEETA DEVI W/O KANHAIYA LAL (Borrower) (Represented of Late. KANHAIYA LAL) Plot No. 1465/1, Khasra No. 70(31-4), Near New India Public School Rathpur Colony,

Pinjore, Haryana - 134102 Also at: House No. 1081/B1, Near New India Public School Rathpur Colony, Pinjore, Haryana - 134102 MRS. ANITA RANI D/O MANOHAR LAL (Co-Borrower)

House No. D-102, Gali No. 1, Mukund Vihar, Karawal Nagar North East, Delhi, 110094 MR. MANOHAR LAL S/O KISHAN LAL (Guarantor)

House No. D-102, Gali No. 1, Mukund Vihar, Karawal Nagar North East, Delhi, 110094 No. 1 - 4, you have availed a housing loan from our branch against the security of mortgage of the following asset belonging to MRS. GEETA DEVI W/O KANHAIYA LAL. An amoun of Rs. 8,79,286/- (Rupees Eight Lakh Seventy Nine Thousand Two Hundred Eighty Six Only), is due from you, to Can Fin Homes Ltd. as on 07.11.2025 together with future interest at the contracted rate.

**Details of the mortgaged asset** 

PROPERTY ID-1465/1 MEASURING 1 BISWA COMPRISING IN KHEWAT/KHATONI NO. 6/7 KHASRA NO. 70(31-4) TO THE EXTENT OF 1/624 SHARE MEASURING BISWA SITUATED AT MAUJA RATHPUR, HADBAST NO. 116, WITHIN NAGAR NIGAM PANCHKULAZONE PINJORE, TEHSIL KALKA, DISTT PANCHKULA. **BOUNDARIES OF THE PROPERTY ARE AS UNDER:** 

NORTH: Other Plot SOUTH: Plot of Poonam Gupta EAST: Approach Road WEST: House of Rohit Kumar

Registered demand notice was sent to No. 1 - 4 amongst you under Section 13(2) of the SARFAESI Act. 2002, but the same was returned unserved. The undersigned has, therefore, caused these Notices to be pasted on the premises of the last known addresses of the said Borrower/s as per the said Act. Hence this paper publication. As you have failed to adhere to the terms of the sanction, the account is classified as a Non Performing Asset on NPA 29.10.2025 as per the NHB Guidelines. You are hereby called upon to pay the above said amount with contracted rate of interest thereon from 07.11.2025 within 60 days from the date of this notice, failing which the undersigned will be constrained to Initiate action under SARFAESI Act to enforce the aforesaid security. Further, the attention of borrowers guarantors is invited to the provisions of Sub-section (8) of Section 13 of the Act, in respect of time available to them to redeem the secured assets.

Date: 13.11.2025 **Place: Chandigarh** 

Net Profit/(Loss) for the period (before Tax, Exceptional Items

"Earnings Per Share" (of ₹ 10/- each) (for continuing and

discontinued operations) Basic & Diluted

Net Profit/(Loss) for the period before Tax (after Exceptional Items

ADINATH TEXTILES LIMITED

UN-AUDITED FINANCIAL RESULTS FOR THE QUARTER AND HALF YEAR ENDED 30TH SEPTEMBER, 2025

**Authorised Officer** Can Fin Homes Ltd.

30.09.2025

(Un-Audited

68.83

4.29

4.29

1.99

681.44

(Rs. in Lacs except EPS data)

Ended 30.09.2024

(Un-Audited)

41.37

9.14

9.14

30.09.2025 Un-Audited

25.90

(7.67)

(7.67)

(0.13)

# ANS PRIVATE LIMITED

CIN: U67120GJ1999PTC035472

Regd. Office: 501, 502 & 502A, 5th Floor, DSCCSL (53E) Block 53, Road 5E, Zone 5, Gift City, Gandhinagar, Gujarat, India, 382050, Tel phone: 0281-6699322 Email Id: roc@anspl.net, website: https://ansplshares.com,

# STATEMENT OF UNAUDITED FINANCIAL **RESULTS FOR THE QUARTER AND HALF** YEAR ENDED 30<sup>™</sup> SEPTEMBER 2025


ANS Private Limited ("the Company") hereby informs that the Board of Directors of the Company at their Meeting held on Thursday, 13th November 2025, have, inter-alia, considered and approved the unaudited Financial Results for the quarter and half year ended 30th September 2025 ("Results") along with Limited Review Report issued by Statutory Auditors of the Company.

In compliance with the Regulation 52 (8) of the SEBI (LODR) Regulations, 2015 (as amended from time to time), the aforesaid Results are now being made available through Quick Response Code ("QR Code") given below and the same are also published on the website of the company at https://anspishares.com/investor-corner/ and the stock exchange i.e. BSE Limited at https://www.bseindia.com/stock-share-price/debtother/scripcode/976009/976009/



November 13, 2025

Mumbai





Scan the QR code to view results on website of the BSE Limited

For and on behalf of Board of Directors of **ANS Private Limited** Sd/-Jayeshbhai N. Sheth

> **Managing Director** DIN: 00002162

Date: 13th November 2025 Place: Mumbai

# POSSESSION NOTICE

Whereas, the authorized officer of Jana Small Finance Bank Limited under the Securitization And Reconstruction of Financial Assets And Enforcement Of Security Interest Act, 2002 and in exercise of powers conferred under section 13 (2) read with rule 3 of the Security Interest (Enforcement) Rules 2002 issued demand notices to the borrower(s)/ Co-borrowers(s) calling upon the borrowers to repay the amount mentioned against the respective names together with interest thereon at the applicable rates as mentioned in the said notices within 60 days from the date of receipt of the said notices, along with future interest as applicable incidental expenses, costs, charges etc. incurred till the date of navment and/or realisation

IIICC	incurred till the date of payment and/or realisation.						
Sr.	Loan No.	Borrower/	13(2) Notice Date/	Date/ Time			
		Co-Borrower/	Outstanding Due	& Type of			
No.		<b>Guarantor/ Mortgagor</b>	(in Rs.) as on	Possession			
1		1) Mr. Pardeep	18.08.2025,	Date:			
	32029420000291		<b>Rs.19,15,909/-</b> (Rupees	12.11.2025			
	& 32029410000233	Kumar (Applicant),	Nineteen Lakh Fifteen	Time:			
		2) Mrs. Sarmala Devi	Thousand Nine Hundred	05:00 P.M.			
		(Co-Applicant)	and Nine Only)	Symbolic			
Ш			as on 14-08-2025	Possession			
1 3	Description of S	secured Asset: All that	piece and parcel of the	e Immovable			

Property i.e. 70/720 Share i.e. 00-07 Marla 7 Sarsai situated at Waka Mauja Tappriya Ruludu Hadbast No.117 Tehsil Narayangarh, Jila Ambala, Khewat No.37 Min Khatauni No.38 Min Khasra No.13/ /7 (4-0). Owned by Mr. Pradeep Kumar, S/o. Mr. Raj Kumar. Bounded by: East: Bhuja 54 Ft. 6 Gali Saareaam, West: Bhuja 55 Ft. 7 Inchramesh Chand, North: Bhuja 27 Ft. 6 inch Road, South: Bhuja 45 Ft. 9 inch House of Jogendra Singh. Whereas the Borrower's/ Co-Borrower's/ Guarantor's/ Mortgagors, mentioned herein

above have failed to repay the amounts due, notice is hereby given to the Borrower's mentioned herein above in particular and to the Public in general that the authorised officer of Jana Small Finance Bank Limited has taken possession of the properties/ secured assets described herein above in exercise of powers conferred on him under Section 13(4) of the said act read with Rule 8 of the said rules on the dates mentioned above. The Borrower's/ Co-Borrower's/ Guarantor's/ Mortgagors mentioned herein above in particular and the Public in general are hereby cautioned not to deal with the aforesaid properties/ Secured Assets and any dealings with the said properties/ Secured assets will be subject to the charge of Jana Small Finance Bank Limited. Place: Ambala Sd/- Authorised Officer, For Jana Small Finance Bank Limited Date: 14.11.2025

JANA SMALL FINANCE BANK (A Scheduled Commercial Bank) Registered Office: The Fairway, Ground & First Floor, Survey No.10/1, 11/2 & 12/2B, Off Domlur, Koramangla Inner Ring Road, Next to EGL Business Park, Challaghatta, Bangalore-560071, Branch Office: 16/12, 2nd Floor, W.E.A. Arva Samaj Road, Karol Bagh, New Delhi-110005.



# **TATA STEEL LIMITED**

Registered Office: Bombay House, 24, Homi Mody Street, Fort, Mumbai 400 001, India

Tel No: +91 22 6665 8282 E-mail: cosec@tatasteel.com Website: www.tatasteel.com Corporate Identification Number: L27100MH1907PLC000260

Notice is hereby given that pursuant to SEBI Circular No. SEBI/HO/MIRSD/DOS3/CIR/P/2018/139, dated November 6, 2018 and SEBI Circular No. SEBI/HO/MIRSD/MIRSD-PoD/P/CIR/2025/97, dated July 2, 2025, the following requests as detailed below have been received by the Company to transfer the securities held in the name(s) of the security holder(s) to the name(s) of the proposed transferee(s). These securities were claimed to have been purchased by him / her / them and could not be transferred in his / her / their favour.


SN	Folio No	Security type & face value	Shareholder name(s)	Registered address of Shareholder	No. of shares	Distinctive nos.	Proposed Transferee's name(s)	Proposed Transferee's address
1	S1N0116730		N Chugh	607, Shakuntala Apartments, 59, Nehru Place, New Delhi 110019	20	318356435 - 318356454		
2	S1S0089216		S K Gupta	2/58, Ground Floor, Subhash Nagar, New Delhi 110027	21	286867613 - 286867632 286867633 - 286867633		
3	S1S0162282		Seema Daga	C/O M/S B K International, 2780, Haminton Road, Morigate, Delhi 110006	5	334037402 - 334037406		
4	S1K0045150	Equity &	Kusum Kataria	E-A/1/3, Inder Puri, New Delhi 110012	4	250809068 - 250809071	Dhani Dana	Mb-28,
5	S1R0104640	Face value of Rs.10/-each	Ram Kumar Periwal	70, Mohan Park, Pipal Chowk, Shahdara, Delhi 110032	20	321615750 - 321615769	Dhani Ram Sharma	Gali No 2, Shakarpur, Delhi 110092
6	S1D0110565		Dayanand Sahay	C/O Tulip Finance Ltd 3rd Floor, United India Life Building, F Block, Connaught Place, New Delhi 110001	400	203866231 - 203866280 163855101 - 163855150 163855151 - 163855200 163855201 - 163855250 163855251 - 163855300 163855351 - 163855400 163855401 - 163855450 163855451 - 163855500		

Any person who has a claim in respect of the above securities, should lodge such claim with the Company at its Registered Office within 30 days from this date along with appropriate documentary evidence thereof in support of such claim, else the Company will proceed to transfer the securities in favour of the transferee(s), without any further intimation.

TATA STEEL

**Tata Steel Limited** 

Parvatheesam Kanchinadham Company Secretary and Chief Legal Officer ACS: 15921



Note: The above is an extract of the detailed format of Quarterly Financial Results filed with the Stock Exchange under Regulation 33 of the SEBI (Listing Obligations and Disclosure Requirements) Regulations, 2015. The full format of Quarterly Financial Results is available on the website of Company and BSE Limited at www.adinathtextiles.com and www.bseindia.com respectively. The same can be accessed by scanning the QR code provided below: For and on behalf of the Board

Date: 13.11.2025 Place: Ludhiana



Vishal Oswal Vice-Chairman & Managing Director DIN-00002678 Regd. Office: Village Bholapur, P.O. Sahabana, Chandigarh Road, Ludhiana-141123.

website: www.adinathtextiles.com, CIN: L17115PB1979PLC003910 UNION BANK OF INDIA

Tel. No. 91-98761-00948, Email: atl@shreyansgroup.com,

यूनियन बैंक 🕥 Union Bank

CHEEKA (54550) Branch

Address at Cheeka (54550), Kaithal Road, Kaithal, Haryana, 136034 Contact No: 1743224300, Mail Id: ubin0554553@unionbankofindia.bank

**DEMAND NOTICE UNDER SEC. 13(2)** 

A notice is hereby given that the following borrower(s) have defaulted in the repayment of principal and interest of credit facilities obtained by them from the bank and said facilities have turned Non Performing Assets as on 19.10.2025. The notice under section 13(2) of Securitization and Reconstruction of Financial Assets and Enforcement of Security Interest Act 2002 were issued to Borrower(s)/ Guarantor(s) at their last known addresses by registered/speed post. However, the notices have been served to the Borrower (Guarantor and they are hereby informed by way of this nublic notice about the same

Name of theBorrower(s) & Mortgagor(s)	Description of the Assets		Amount as per Demand Notice (Rs.)	Nature of Limit
	All the part & parcel of			
Shri Sushil Kumar S/o Chander Bhan Address: Ward	property consisting of Residential Land & building measuring 150 Sq. Yards, bearing		(Rupees Eighteen Home L Lakh Seventy-Seven Thous	

No. 10 Salempur Gamri Ward property ID 6KC2P8K7 which is the part of Five Hundred Forty-Three and No. 10 Salempur Gamri Guhla Khewat No. 64, Khatoni No. 111, Murabba Paisa Fifty-Six Only) Kaithal Haryana 136035 In, Co-applicant Smt. Reeta Rani Wo Sushi

Kumar Address: Ward No. 10 Harvana 136035 In.

No. 29, Killa No. 1/2,9,10, Murabba No. 30, Killa No. 6/1 situated with in revenue estate of Gulha, abadi known as Neta Ji Subhash NAGAR, with in the Municipal

limits of Municipal committee, Cheeka Tehsil- Gulha, District Kaithal belonging Salempur Gamri Ward No. 10 to Sh. Sushil Kumar S/o Chander Bhan vide Sale Deed No. 1994 dated Salempur Gamri Guhla Kaithal 23.08.2023 within the following boundaries (as per deed)- North-Street, South-Street, East-Plot of Savita, West-Plot of Manju Goyal.

and if the dues are not fully satisfied with the sale of the proceeds of the secured assets, we shall be constrained to take appropriate legal action against you in a court of law/ Debt Recovery Tribunal for recovery of the balance amount from you. (1) You are hereby put on notice and your attention is invited to the provision that as per Section 13(8) of the Securitization and Reconstruction of Financial Assets and Enforcement of Security Interest Act, 2002 read with rule 3(S) of Security Interest (Enforcement) Rules, 2002, you can tender the amount of dues of the secured creditor together with all costs, charges and expenses incurred by the secured creditor at any time before the date of publication of the notice for public auction or by inviting quotations or tender from public or by private treaty for transfer by way of lease, assignment or sale of the secured assets. Please also note that if the amount of dues together with the costs, charges and expenses incurred by the secured creditor is not tendered before the date of publication of notice for transfer by way of lease, assignment or sale of the secured assets by public auction or by inviting quotation or tender from public or private treaty as stated above, you shall not be further entitled to redeem the secured asset(s). (2) You are further requested to note that as per Section 13(13) of the Act, on receipt of this notice you are restrained/ prevented from disposing of or dealing with the above securities except in the usual course of business without the consent of the bank. Please also note that any violation of this section entails serious consequences. Date: 13/11/2025 Place: Cheeka Authorised Officer, Union Bank of India

Please note that if you fail to remit the dues within 60 Days and if the Bank exercises all its rights under this Act

epaper.financialexpress.com

H-110003

ICE

h. Balrai and post Phillaur. declare by two nd Ricky mes i.e. handwar ime per-

ਾਈਰ ਸਿਘ. का बल्ला ਮੇਰੀ ਪੁੱਤਰੀ ਰ ਹੈ, ਜਿਸ ਾਇਦਾਦ ਤੋਂ ਕਰਨ ਵਾਲਾ ं वंशे दो

ਬਨ ਕਮਾਰ ਪਣੇ ਲੜਕੇ ਨ ਆਪਣੀ ਹਾਂ। ਉਸ ਾ ਜਿੰਮੇਵਾਰ

ाभ, इफ्री रवे भारत ਕਹਿਣੇ ਤੋਂ ਇਦਾਦ ਤੌਂ ਤਨ, ਸੰਬੰਧ ती 1993,

देखका, 'ਜਤਿੰਦਰ ਗੇ ਸੰਗਤ ਕਰਦਾ ਹੈ ਪਣੀ ਹਰ ਰਦੀ ਹਾਂ। ਜਤੇ ਕੰਮਰੇ ਵਾਂਗੇ ਉਹ ਦਾ ਉਸ

ਪ. ਵਾਸੀ

**Publication Issued To:** Surinder Pal Kaur

Spouse :- Ravinder Singh Resident of VPO Chatiwind Lehal, PO. Akalgarh Dhupian Amritsar.

In above titled case, the defendant(s)/respondent(s) could not be served. It is ordered that defendant(s)/ respondent(s) should appear in person or through counsel on 28-11-2025 at 10:00 a.m.

For details logon to https://highcourtchd.gov.in/?trs=district\_no tice&district=Amritsar

Civil Judge (Junior Division), Amritsar

Dated, this day of 11-11-2025a

## ਜਨਤਕ ਸੂਚਨਾ

ਸਾਚਜਨਕ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਅਸਲੀ ਰਜਿਸਟਰੀ ਨੰਬਰ 877 ਮਿਤੀ 04.06.1998 ਜੋ ਕਿ M/S Aggarwal Trading Co. Rice Mills ਵੱਲੋਂ ਆਪਣੇ ਭਾਗੀਦਾਰਾਂ ਰਾਹੀਂ ਮੁਨੀਸ਼ ਕੁਮਾਰ ਪੁੱਤਰ ਪਰਸ਼ਤਮ ਦਾਸ ਦੇ ਹੱਕ ਵਿੱਚ ਕੀਤੀ ਗਈ ਸੀ. ਰਜਿਸਟਰੀ ਨੰਬਰ 184 ਮਿਤੀ 24.04.2002 ਜੋ ਕਿ M/S Aggarwal Trading Co. Rice Mills ইস ਆਪਣੇ ਭਾਗੀਦਾਰਾਂ ਰਾਹੀਂ M/S Soham Agro Benra ਦੇ ਹੱਕ ਵਿੱਚ ਕੀਤੀ ਗਈ ਸੀ, ਅਤੇ ਰਜਿਸਟਰੀ ਨੰਬਰ 174 ਮਿਤੀ 22.04.2002 ਜੋ ਕਿ M/S Aggarwal Trading Co. Rice Mills ইন ਆਪਣੇ ਭਾਗੀਦਾਰਾਂ ਰਾਹੀਂ M/S Soham Agro Benra ਦੇ ਰੱਕ ਵਿੱਚ ਕੀਤੀ ਗਈ ਸੀ, ਇਹ ਸਾਰੀਆਂ ਅਸਲੀ ਰਜਿਸਟਰੀਆਂ 24.10.2025 ਨੂੰ ਸਦਰ ਬਾਜ਼ਾਰ, ਧੂਰੀ ਵਿੱਚ ਗੁੰਮ ਹੋ ਗਈਆਂ ਹਨ। ਇਸ ਸੰਬੰਧੀ 1M/s Ket Builders LLP, ਧੂਰੀ (ਸੰਗਰੂਰ) ਹੈ, ਜੋ ਕਿ ਇਸ ਜਾਇਦਾਦ ਨੂੰ ਪੰਜਾਬ ਐਂਡ ਸਿੰਧ ਫੈਂਕ. ਧੂਰੀ ਨਾਲ Equitable Mortgage ਰੂਪ ਵਿੱਚ ਗਿਰਵੀ ਰੱਖ ਰਿਹਾ ਹੈ। ਜੇਕਰ ਕਿਸੇ ਵਿਅਕਤੀ ਨੂੰ ਇਸ ਸੰਬੰਧ ਵਿੱਚ ਕੋਈ ਇਤਰਾਜ਼ ਜਾਂ ਦਾਅਵਾ ਹੋਵੇ. ਤਾਂ ਉਹ ਆਪਣੇ ਸਬੂਤਾਂ ਸਮੇਤ ਪੰਜਾਬ ਐਂਡ ਸਿੱਧ ਬੈਂਕ. ਧੂਰੀ, ਜ਼ਿਲ੍ਹਾ ਸੰਗਰੂਰ ਦੇ ਮੈਨੇਜਰ ਨਾਲ ਲਿਖਤੀ ਰੂਪ ਵਿੱਚ 15 ਦਿਨਾਂ ਅੰਦਰ ਸੰਪਰਕ ਕਰੇ। ਜੇਕਰ ਇਸ ਨੋਟਿਸ ਦੇ ਪ੍ਰਕਾਸ਼ਨ ਤੋਂ 15 ਦਿਨਾਂ ਅੰਦਰ ਕੋਈ ਦਾਅਵਾ ਪ੍ਰਾਪਤ ਨਹੀਂ ਹੁੰਦਾ, ਤਾਂ ਇਹ ਮੰਨਿਆ ਜਾਵੇਗਾ ਕਿ

ing, along with supporting documents, to the Branch Manager. Bank of Baroda, Dhuri, within 7 days from the date of publi-cation of this notice. If no objection is received within the said period, it shall be presumed that no person has any claim whatsoever over the said property and any subsequent claim shall not be binding upon our client or the Bank. Sd/- Manager, Bank of Baroda, Dhuri.

ਉਪਲੱਬਧ ਸਮੇਂ `ਚ ਸਕਿਉਰਡ ਐੱਸਟਸ ਦੇ ਪੁਨਰਗਹਿਣ ਲਈ ਕਰਜ਼ਦਾਰ ਦਾ ਧਿਆਨ ਐਕਟ ਦੇ ਸੈਕਸ਼ਨ 13 ਦੇ ਸਬ-ਸੈਕਸ਼ਨ (8) ਦੀਆਂ ਵਿਵਸਥਾਵਾਂ ਵੱਲ ਦਿਵਾਇਆ ਜਾਂਦਾ ਹੈ।

### ਅਚੱਲ ਜਾਇਦਾਦ ਦਾ ਵਰਵਾ

ਰਿਹਾਇਸ਼ੀ ਜਾਇਦਾਦ 500 ਵਰਗ ਗੁਜ਼ ਦਾ ਅਟ੍ਰੇਂਟ ਹਿੱਸਾ ਮਕਾਨ ਨੇਬਰ 169 ਫੇਜ਼ 3 ਈ 1 (ਸੈਕਟਰ 60), ਐੱਸ ਏ ਐੱਸ ਨਗਰ ਮੁਹਾਲੀ ਹੋਂਦੁਬੰਦੀ ਹੇਠਾਂ ਅਨੁਸਾਰ (ਦਸਤਾਵੇਜ਼ਾਂ ਅਨੁਸਾਰ) ਪੂਰਥ : ਐੱਨ ਏ. ਪੱਛਮ : ਐੱਨ ਏ, ਉੱਤਰ : ਐੱਨ ਏ. ਦੱਖਣ : ਐੱਨ ਏ

ਮਿਰੀ : 12. 11.2025 ਸਥਾਨ : ਮਹਾਲੀ

ਸਹੀ।ਅਧਿਕਾਰਤ ਅਫਸਰ ਐਕਸਿਸ ਸੈਂਕ ਇਪ



# MICIOIE

ਰਜਿ ਦਫਤਰ ਪਿੰਡ ਭੋਲਾਪੁਰ, ਡਾਕਖਾਨਾ ਸਾਹਬਾਨ, ਚੁੰਡੀਗੁਤੂ ਰੋਡ, ਲੁਧਿਆਣਾ-।41123 Tel, No. 91-9876100948, Email: atl@streyansgroup.com Website: www.adinathtextiles.com CIN - L17115PB1979PLC003910

30 ਸਤੰਬਰ, 2025 ਨੂੰ ਖ਼ਤਮ ਹੋਏ ਤਿਮਾਹੀ ਅਤੇ ਅੱਧੇ ਸਾਲ ਦੇ ਅਣਪੜਤਾਲੇ ਵਿਤੀ ਨਤੀਜ਼ਿਆਂ ਦਾ ਵੇਰਵ

ਅਣਪਭਤਾਨੇ) 25.90 (7.67)	(ਅਣਪੜਤਾਲੇ) 41.37 9.14	(ਅਣਪੜਤਾਲੋ) 68.83 4.29
(7.67)	9.14	4.29
(9.03)	5.26	1.99
		1.99
681.44	681.44	681.44
-		-
(0.13)	0.00	0.03
	(9.03) (9.03) 681.44 - (0.13)	(9.03) 5.26 681.44 681.44

ਉਪਰੋਕਤ ਨਤੀਜੇ ਸੇਬੀ (ਐਲ.ਓ.ਡੀ.ਆਰ.) ਰੈਗੁਲੇਸ਼ਨਜ਼, 2015 ਦੀ ਰੇਗੁਲੇਸ਼ਨ 33 ਦੇ ਅਧੀਨ ਸਟਾਕ ਐਕਸਦੈਂਜ ਫਾਈਲ ਕੀਤੇ ਨਤੀਜ਼ਿਆਂ ਦਾ ਸੰਖੇਪ ਰੂਪ ਹੈ। ਉਪਰੋਕਤ ਨਤੀਜ਼ਿਆਂ ਦਾ ਫੁੱਲ ਫਾਰਮੈਂਟ ਸਟਾਕ ਐਕਸਰੈਂਜ਼ ਦੀ ਵੈਬਸਾਈਟ www.bseindia.com ਅਤੇ ਕੰਪਨੀ ਦੀ ਵੈਬਸਾਈਟ www.adinathtextiles.com ਤੇ ਉਪਲਬੱਧ ਹੈ ਤੇ ਹੇਠ ਦਿੱਤੇ ਗਏ QR Code ਨੂੰ ਸਕੈਨ ਕਰਕੇ ਵੀ ਐਕਸੈਸ ਕੀਤੇ ਜਾ ਸਕਦੇ ਹਨ। ਵੋਰ ਐਂਡ ਔਨ ਬੀਹਾਫ ਔਫ ਦੀ ਬੋਰਡ

ਮਿਤੀ : 13.11.2025 ਸਥਾਂਨ : ਲੁਧਿਆਣਾ



ਸਹੀ/-ਵਿਸ਼ਾਲ ਔਸਵਾਲ

ਵਾਇਸ-ਚੇਅਰਮੈਨ ਅਤੇ ਮੈਨੇਜਿੰਗ ਡਾਈਰੇਕਟਰ DIN-00002678